



Application No : ਐਪਲੀਕੇਸ਼ਨ ਨੰ:	
Loan Account No : ਲੋਨ ਖਾਤਾ ਨੰਬਰ:	
Existing Gold Loan, if any ਮੌਜੂਦਾ ਗੋਲਡ ਲੋਨ, ਜੇਕਰ ਕੋਈ ਹੋਵੇ	

The Branch Manager

ਬ੍ਰਾਂਚ ਮੈਨੇਜਰ

UCO BankBranch

Dear Sir,

ਪਿਆਰੇ ਸ੍ਰੀ - ਮਾਨ ਜੀ,

Sub : Demand Loan against gold ornaments/Jewellery /Coins under Retail / Agriculture /MSME Scheme

ਉਪ: ਪ੍ਰਚੁਨ/ਖੇਤੀਬਾੜੀ/MSME ਸਕੀਮ ਅਧੀਨ ਸੋਨੇ ਦੇ ਗਹਿਣਿਆਂ/ਗਹਿਣੇ/ਸਿੱਕਿਆਂ ਦੇ ਵਿਰੁੱਧ ਮੰਗ ਕਰਨਾ

I /We am/are interested in obtaining **loan facility** with Limit of Rs..... for the following purpose against pledge of Gold Ornaments /Jewellery/Coins.

ਮੈਂ/ਅਸੀਂ/ਅਸੀਂ ਰੁਪੇ ਦੀ ਸੀਮਾ ਦੇ ਨਾਲ ਲੋਨ ਸੁਵਿਧਾ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦਾ ਹਾਂ..... ਸੋਨੇ ਦੇ ਗਹਿਣਿਆਂ / ਗਹਿਣਿਆਂ / ਸਿੱਕਿਆਂ ਦੇ ਗਿਰਵੀ ਰੱਖਣ ਦੇ ਵਿਰੁੱਧ ਹੇਠ ਦਿੱਤੇ ਮਕਸਦ ਲਈ।

1. Name : _____

ਨਾਮ : _____

2. Saving /Current account Number : _____

ਸੇਵਿੰਗ/ਮੌਜੂਦਾ ਖਾਤਾ ਨੰਬਰ : _____

3. Address _____

ਪਤਾ _____

4. Occupation / Activity : Agriculture /MSME /Others.....

ਕਿੱਤਾ / ਗਤੀਵਿਧੀ : ਖੇਤੀਬਾੜੀ / ਐਮਐਸਐਮਈ / ਹੋਰ.....

5. Purpose for which Loan Applied

ਉਹ ਉਦੇਸ਼ ਜਿਸ ਲਈ ਲੋਨ ਲਾਗੂ ਕੀਤਾ ਗਿਆ

6. Details of Loan requirement : as a) type of loan DL/OD b) Tenor Months: :

ਲੋਨ ਦੀ ਲੋੜ ਦਾ ਵੇਰਵਾ : a) ਲੋਨ ਦੀ ਕਿਸਮ DL/OD b) ਮਿਆਦ ਮਹੀਨੇ: :

[In case of priority sector advances, necessary documentation to the satisfaction of sanctioning authority be enclosed along with the application]

[ਤਰਜੀਹੀ ਖੇਤਰ ਦੀਆਂ ਪੇਸ਼ਗੀਆਂ ਦੇ ਮਾਮਲੇ ਵਿੱਚ, ਮਨਜ਼ੂਰੀ ਦੇਣ ਵਾਲੀ ਅਥਾਰਟੀ ਦੀ ਸੰਤੁਸ਼ਟੀ ਲਈ ਜ਼ਰੂਰੀ ਦਸਤਾਵੇਜ਼ ਅਰਜ਼ੀ ਦੇ ਨਾਲ ਨੱਥੀ ਕੀਤੇ ਜਾਣੇ ਚਾਹੀਦੇ ਹਨ]

(i) In case of Agricultural activity

ਖੇਤੀਬਾੜੀ ਗਤੀਵਿਧੀ ਦੇ ਮਾਮਲੇ ਵਿੱਚ

Details of Land holding with identification of extant of Land /Location details [for Land based activity / crop cultivation / Allied Activity/ Investment credit :] _____

ਜ਼ਮੀਨ/ਸਥਾਨ ਦੇ ਵੇਰਵਿਆਂ ਦੀ ਮੌਜੂਦਗੀ ਦੀ ਪਛਾਣ ਦੇ ਨਾਲ ਜ਼ਮੀਨ ਦੇ ਵੇਰਵੇ [ਭੂਮੀ ਅਧਾਰਤ ਗਤੀਵਿਧੀ / ਫਸਲਾਂ ਦੀ ਕਾਸ਼ਤ / ਸਹਾਇਕ ਗਤੀਵਿਧੀ / ਨਿਵੇਸ਼ ਕ੍ਰੈਡਿਟ ਲਈ:] _____

Declaration for Loan upto Rs 2.00 Lakh [PSL- small & Marginal farmers:]

2.00 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਘੋਸ਼ਣਾ [PSL- ਛੋਟੇ ਅਤੇ ਸੀਮਾਂਤ ਕਿਸਾਨ:]

I/We declare that I/We am/are farmer /agriculture laborer /landless laborer /tenant farmer / oral lessee/ sharecropper undertaking agricultural allied activities /ancillary Applicable activities solely engaged in agricultural & allied activities ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੈਂ/ਅਸੀਂ/ ਹਾਂ/ਕਿਸਾਨ/ਖੇਤੀ ਮਜ਼ਦੂਰ/ਭੂਮੀਹੀਣ ਮਜ਼ਦੂਰ/ਕਿਰਾਏਦਾਰ ਹਾਂ, ਜੇਕਰ, ਕਿਸਾਨ/ਮੌਖਿਕ ਪਟੇਦਾਰ/ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ/ਸਹਿਯੋਗੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਹਿੱਸੇਦਾਰ/ਲਾਗੂ ਗਤੀਵਿਧੀਆਂ ਸਿਰਫ਼ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਵਿੱਚ ਸ਼ਾਮਲ ਹਨ।

Nature of Activity / Purpose of Loan ਗਤੀਵਿਧੀ ਦੀ ਪ੍ਰਕਿਰਤੀ / ਕਰਜ਼ੇ ਦਾ ਉਦੇਸ਼ (Specify in details) (ਵੇਰਵਿਆਂ ਵਿੱਚ ਦੱਸੋ)	Land area / Size of unit ਜ਼ਮੀਨ ਦਾ ਖੇਤਰ / ਯੂਨਿਟ ਦਾ ਆਕਾਰ	Estimated Cost (Rs) ਅਨੁਮਾਨਿਤ ਲਾਗਤ (ਰੁ.)	Margin offered by borrower(Rs.) ਉਧਾਰ ਲੈਣ ਵਾਲੇ ਦੁਆਰਾ ਪੇਸ਼ ਕੀਤਾ ਗਿਆ ਮਾਰਜਿਨ (ਰੁ.)	Loan requirement(Rs) ਲੋੜ (ਰੁਪਏ)
Farm Credit /Crop-Production ਫਾਰਮ ਕ੍ਰੈਡਿਟ/ਫਸਲ-ਉਤਪਾਦਨ				
Allied Activities/ Ancillary Service ਸਹਾਇਕ ਗਤੀਵਿਧੀਆਂ/ ਸਹਾਇਕ ਸੇਵਾ				
Investment Credit /Agri Infra/Others ਨਿਵੇਸ਼ ਕ੍ਰੈਡਿਟ/ਐਗਰੀ ਇਨਫਰਾ/ਹੋਰ				
Total ਕੁੱਲ	_____			

(ii) In case of MSME /Other priority Sector /Non-priority Sector

(iii) MSME/ਹੋਰ ਤਰਜੀਹੀ ਖੇਤਰ/ਗੈਰ-ਪ੍ਰਾਥਮਿਕ ਖੇਤਰ ਦੇ ਮਾਮਲੇ ਵਿੱਚ

Nature of Activity/Purpose of loan ਗਤੀਵਿਧੀ ਦੀ ਪ੍ਰਕਿਰਤੀ/ਕਰਜ਼ੇ ਦਾ ਉਦੇਸ਼ (Specify Details) (ਵੇਰਵੇ ਦਿਓ)	Estimated Cost (Rs.) ਅਨੁਮਾਨਿਤ ਲਾਗਤ (ਰੁ.)	Margin offered (Rs.) ਹਾਸ਼ੀਏ ਦੀ ਪੇਸ਼ਕਸ਼ (ਰੁ.)	Loan requirement (Rs.) ਲੋਨ ਦੀ ਲੋੜ (ਰੁਪਏ)
.....			
.....			
Total ਕੁੱਲ			

For MSME only

ਸਿਰਫ਼ MSME ਲਈ

a. Udyam Registration Certificate (URC) Number _____
ਉਦਯਮ ਰਜਿਸਟ੍ਰੇਸ਼ਨ ਸਰਟੀਫਿਕੇਟ (ਯੂਆਰਸੀ) ਨੰਬਰ _____

b. GST Number, if available _____
GST ਨੰਬਰ, ਜੇਕਰ ਉਪਲਬਧ ਹੋਵੇ _____

- c. Investment in Plant and Machinery or Equipment in previous FY Rs.
 ਪਿਛਲੇ ਵਿੱਤੀ ਸਾਲ ਵਿੱਚ ਪਲਾਂਟ ਅਤੇ ਮਸ਼ੀਨਰੀ ਜਾਂ ਸਾਜ਼ੇ-ਸਾਮਾਨ ਵਿੱਚ ਨਿਵੇਸ਼
- d. Turnover in previous FY- Rs
 ਪਿਛਲੇ ਵਿੱਤ ਵਰ੍ਹੇ ਵਿੱਚ ਟਰਨਓਵਰ - ਰੁਪਏ
- e. Location of Unit / Business :
 ਯੂਨਿਟ / ਕਾਰੋਬਾਰ ਦਾ ਸਥਾਨ:
- f. Business Activity (Please Tick) Manufacturing Services Trading
 ਵਪਾਰਕ ਗਤੀਵਿਧੀ (ਕਿਰਪਾ ਕਰਕੇ ਟਿਕ ਕਰੋ) ਨਿਰਮਾਣ ਸੇਵਾਵਾਂ ਵਪਾਰ

I/We declare that, i/we am/are doing an Agriculture/ Agriculture-allied activity/Food & Agro Processing / MSME activity and the Gold loan is availed by me /us to meet expenses for above mentioned purpose/s.
 ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ, ਮੈਂ/ਅਸੀਂ ਇੱਕ ਖੇਤੀਬਾੜੀ/ਖੇਤੀਬਾੜੀ-ਸਬੰਧਿਤ ਗਤੀਵਿਧੀ/ਫੂਡ ਐਂਡ ਐਗਰੋ ਪ੍ਰੋਸੈਸਿੰਗ/MSME ਗਤੀਵਿਧੀ ਕਰ ਰਹੇ ਹਾਂ/ਕਰ ਰਹੇ ਹਾਂ ਅਤੇ ਉਪਰੋਕਤ ਉਦੇਸ਼ਾਂ ਲਈ ਖਰਚਿਆਂ ਨੂੰ ਪੂਰਾ ਕਰਨ ਲਈ ਮੇਰੇ/ਸਾਡੇ ਦੁਆਰਾ ਗੋਲਡ ਲੋਨ ਲਿਆ ਜਾਂਦਾ ਹੈ।

7. I/We shall pay interest at the rate of per cent per annum above the reference rate i.e., which is at present..... per cent per annum, subject to minimum rate of interest of per cent per annum or at such other rate as may be decided by UCO Bank from time to time as displayed on Notice Board of the Bank and/or notified at its website and/or published in newspaper(s) or in accordance with directives of Reserve Bank of India, issued from time to time with monthly rests for value received.
 ਮੈਂ/ਅਸੀਂ ਦੀ ਦਰ 'ਤੇ ਵਿਆਜ ਦਾ ਭੁਗਤਾਨ ਕਰਾਂਗਾ ਹਵਾਲਾ ਦਰ ਤੋਂ ਪ੍ਰਤੀ ਸਾਲ ਵੱਧ ਜੇ ਇਸ ਸਮੇਂ ਹੈ..... ਪ੍ਰਤੀਸ਼ਤ ਪ੍ਰਤੀ ਸਾਲਾਨਾ, ਦੀ ਘੱਟੋ-ਘੱਟ ਵਿਆਜ ਦਰ ਦੇ ਅਧੀਨ ਪ੍ਰਤੀਸ਼ਤ ਪ੍ਰਤੀ ਸਾਲ ਜਾਂ ਅਜਿਹੀ ਹੋਰ ਦਰ 'ਤੇ ਜੇ ਯੂਕੋ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਤ ਕੀਤੀ ਜਾ ਸਕਦੀ ਹੈ ਜਿਵੇਂ ਕਿ ਬੈਂਕ ਦੇ ਨੋਟਿਸ ਬੋਰਡ 'ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਅਤੇ/ਜਾਂ ਇਸਦੀ ਵੈੱਬਸਾਈਟ 'ਤੇ ਸੂਚਿਤ ਕੀਤਾ ਜਾਂਦਾ ਹੈ ਅਤੇ/ਜਾਂ ਅਖਬਾਰਾਂ ਵਿੱਚ ਪ੍ਰਕਾਸ਼ਤ ਕੀਤਾ ਜਾਂਦਾ ਹੈ ਜਾਂ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਸਮੇਂ-ਸਮੇਂ 'ਤੇ ਜਾਰੀ ਕੀਤਾ ਜਾਂਦਾ ਹੈ।

8. I/We understand that in case of any deviation/transgression to refund by me/us, I/We shall be liable for the interest at the applicable rate and/or Bank is at liberty to take any action against me/us.
 ਮੈਂ/ਅਸੀਂ ਸਮਝਦੇ ਹਾਂ ਕਿ ਮੇਰੇ/ਸਾਡੇ ਦੁਆਰਾ ਰਿਫੰਡ ਕਰਨ ਲਈ ਕਿਸੇ ਵੀ ਭਟਕਣ/ਉਲੰਘਣ ਦੀ ਸਥਿਤੀ ਵਿੱਚ, ਮੈਂ/ਅਸੀਂ ਲਾਗੂ ਦਰ 'ਤੇ ਵਿਆਜ ਲਈ ਜਵਾਬਦੇਹ ਹੋਵਾਂਗੇ ਅਤੇ/ਜਾਂ ਬੈਂਕ ਮੇਰੇ/ਸਾਡੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਲਈ ਸੁਤੰਤਰ ਹੈ।

9. I/We do hereby confirm that I/we am/are the true owner(s) of the Gold Ornaments/Jewellery/Gold Coins offered as security for the loan granted to me/us and pledged with the Bank and that no other person(s) has/have any claim against them. We also confirm that no prior lien or charge has been created on the Gold Ornaments/Jewellery/Gold Coins which I/We propose to pledge to the Bank. I/We undertake to indemnify UCO Bank against any losses/damages, costs, claims and expenses whatsoever that UCO Bank may suffer, pay or incur by reason of any claim against UCO Bank on account of having granted the above loan to me/us or any ownership issue or any reason arising out of release of my/our Gold Ornaments/Jewellery/Gold Coins.
 ਮੈਂ/ਅਸੀਂ ਇਸ ਦੁਆਰਾ ਪੁਸ਼ਟੀ ਕਰਦੇ ਹਾਂ ਕਿ ਮੈਂ/ਸਾਨੂੰ/ਸਾਨੂੰ ਦਿੱਤੇ ਗਏ ਕਰਜ਼ੇ ਲਈ ਸੁਰੱਖਿਆ ਵਜੋਂ ਪੇਸ਼ ਕੀਤੇ ਸੋਨੇ ਦੇ ਗਹਿਣਿਆਂ/ਗਹਿਣਿਆਂ/ਸੋਨੇ ਦੇ ਸਿੱਕਿਆਂ ਦਾ ਮੈਂ/ਅਸੀਂ/ਹਾਂ ਅਤੇ ਇਹ ਕਿ ਕਿਸੇ ਹੋਰ ਵਿਅਕਤੀ (ਵਿਅਕਤੀ) ਦਾ ਉਹਨਾਂ ਵਿਰੁੱਧ ਕੋਈ ਦਾਅਵਾ ਨਹੀਂ ਹੈ/ਨਹੀਂ ਹੈ। ਅਸੀਂ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਹਾਂ ਕਿ ਸੋਨੇ ਦੇ ਗਹਿਣਿਆਂ/ਗਹਿਣਿਆਂ/ਸੋਨੇ ਦੇ ਸਿੱਕਿਆਂ 'ਤੇ ਕੋਈ ਪੂਰਵ ਅਧਿਕਾਰ ਜਾਂ ਚਾਰਜ ਨਹੀਂ ਬਣਾਇਆ ਗਿਆ ਹੈ ਜੋ ਮੈਂ/ਅਸੀਂ ਬੈਂਕ ਕੋਲ ਗਿਰਵੀ ਰੱਖਣ ਦਾ ਪ੍ਰਸਤਾਵ ਕਰਦੇ ਹਾਂ। ਮੈਂ/ਸਾਨੂੰ ਉਪਰੋਕਤ ਕਰਜ਼ਾ ਦੇਣ ਦੇ ਕਾਰਨ ਜਾਂ ਮੇਰੇ/ਸਾਡੇ ਸੋਨੇ ਦੇ ਗਹਿਣਿਆਂ/ਕੋ-ਓਲਡਵੇਲਰੀ ਦੇ ਜਾਰੀ ਹੋਣ ਕਾਰਨ ਕਿਸੇ ਵੀ ਮਲਕੀਅਤ ਦੇ ਮੁੱਦੇ ਜਾਂ ਕਿਸੇ ਵੀ ਕਾਰਨ ਕਰਕੇ UCO ਬੈਂਕ ਦੇ ਵਿਰੁੱਧ ਕਿਸੇ ਵੀ ਦਾਅਵੇ ਦੇ ਕਾਰਨ UCO ਬੈਂਕ ਨੂੰ ਨੁਕਸਾਨ/ਨੁਕਸਾਨ, ਲਾਗਤਾਂ, ਦਾਅਵਿਆਂ ਅਤੇ ਖਰਚਿਆਂ ਦੇ ਵਿਰੁੱਧ UCO ਬੈਂਕ ਨੂੰ ਮੁਆਵਜ਼ਾ ਦੇਣ ਦਾ ਮੈਂ/ਅਸੀਂ ਯੂਕੋ ਬੈਂਕ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਰਦਾ ਹਾਂ।

10. I/We declare that I/We shall be personally liable to pay any ultimate balance remaining payable by me/us in any of the said account(s).
ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੈਂ/ਸਾਡੇ ਦੁਆਰਾ ਦਿੱਤੇ ਗਏ ਕਿਸੇ ਵੀ ਖਾਤੇ(ਖਾਤਿਆਂ) ਵਿੱਚ ਭੁਗਤਾਨ ਯੋਗ ਅੰਤਮ ਬਕਾਇਆ ਦਾ ਭੁਗਤਾਨ ਕਰਨ ਲਈ ਮੈਂ/ਅਸੀਂ ਨਿੱਜੀ ਤੌਰ 'ਤੇ ਜਵਾਬਦੇਹ ਹੋਵਾਂਗੇ।
11. In default of any such payment mentioned above, the Bank will be entitled to sell the Gold Ornaments/Jewellery/Gold Coins at the risk of Borrower(s) by public auction after giving due notice of the sale to the borrower(s). In case of deficit, the Bank shall have the right to recover the same from the borrower(s) personally.
ਉੱਪਰ ਦੱਸੇ ਗਏ ਅਜਿਹੇ ਕਿਸੇ ਵੀ ਭੁਗਤਾਨ ਦੇ ਡਿਫਾਲਟ ਵਿੱਚ, ਬੈਂਕ ਕਰਜ਼ਾ ਲੈਣ ਵਾਲੇ (ਆਂ) ਨੂੰ ਵਿਕਰੀ ਦਾ ਉਚਿਤ ਨੋਟਿਸ ਦੇਣ ਤੋਂ ਬਾਅਦ ਜਨਤਕ ਨਿਲਾਮੀ ਦੁਆਰਾ ਕਰਜ਼ਾ ਲੈਣ ਵਾਲੇ ਦੇ ਜੋਖਮ 'ਤੇ ਸੋਨੇ ਦੇ ਗਹਿਣੇ/ਗਹਿਣੇ/ਸੋਨੇ ਦੇ ਸਿੱਕੇ ਵੇਚਣ ਦਾ ਹੱਕਦਾਰ ਹੋਵੇਗਾ। ਘਾਟੇ ਦੀ ਸਥਿਤੀ ਵਿੱਚ, ਬੈਂਕ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਨਿੱਜੀ ਤੌਰ 'ਤੇ ਕਰਜ਼ਦਾਰਾਂ ਤੋਂ ਵਸੂਲੀ ਕਰੇ।
12. The funds will be utilized for specified purposes only and not for speculative purpose.
ਫੰਡਾਂ ਦੀ ਵਰਤੋਂ ਸਿਰਫ ਨਿਸ਼ਚਿਤ ਉਦੇਸ਼ਾਂ ਲਈ ਕੀਤੀ ਜਾਵੇਗੀ ਨਾ ਕਿ ਅੰਦਾਜ਼ੇ ਦੇ ਉਦੇਸ਼ਾਂ ਲਈ।
13. The Bank shall have lien on the Gold Ornaments/Jewellery/Gold Coins pledged and will be entitled to sell them in respect of any other sum or sums of money which borrower(s) may be liable to pay to the Bank either solely or jointly with other person(s) at any office of the Bank.
ਬੈਂਕ ਕੋਲ ਗਿਰਵੀ ਰੱਖੇ ਸੋਨੇ ਦੇ ਗਹਿਣੇ/ਗਹਿਣੇ/ਸੋਨੇ ਦੇ ਸਿੱਕਿਆਂ 'ਤੇ ਲੀਨ ਹੋਵੇਗਾ ਅਤੇ ਉਹ ਕਿਸੇ ਹੋਰ ਰਕਮ ਜਾਂ ਰਕਮ ਦੇ ਸਬੰਧ ਵਿੱਚ ਉਹਨਾਂ ਨੂੰ ਵੇਚਣ ਦਾ ਹੱਕਦਾਰ ਹੋਵੇਗਾ, ਜਿਸਦਾ ਕਰਜ਼ਾ ਲੈਣ ਵਾਲਾ ਬੈਂਕ ਦੇ ਕਿਸੇ ਵੀ ਦਫਤਰ ਵਿੱਚ ਇੱਕਲੇ ਜਾਂ ਸਾਂਝੇ ਤੌਰ 'ਤੇ ਬੈਂਕ ਨੂੰ ਭੁਗਤਾਨ ਕਰਨ ਦੇ ਯੋਗ ਹੋ ਸਕਦਾ ਹੈ।
14. A letter sent by ordinary post addressed to the borrower(s) to the address given by me/us the Bank shall be sufficient notice to for all purposes.
ਮੇਰੇ/ਸਾਡੇ ਦੁਆਰਾ ਦਿੱਤੇ ਪਤੇ 'ਤੇ ਕਰਜ਼ਦਾਰਾਂ ਨੂੰ ਸੰਬੋਧਿਤ ਆਮ ਡਾਕ ਦੁਆਰਾ ਭੇਜਿਆ ਗਿਆ ਇੱਕ ਪੱਤਰ ਬੈਂਕ ਨੂੰ ਸਾਰੇ ਉਦੇਸ਼ਾਂ ਲਈ ਕਾਫ਼ੀ ਨੋਟਿਸ ਹੋਵੇਗਾ।
15. I/We state that I/We have understood the modalities of the loan to be availed by me/us. The rules of the Bank for the time being and those that may be made/modified from time to time relating to the pledge of Gold Ornaments/Jewellery/Gold Coins shall be binding on Borrower(s).
ਮੈਂ/ਅਸੀਂ ਦੱਸਦੇ ਹਾਂ ਕਿ ਮੈਂ/ਸਾਡੇ ਦੁਆਰਾ ਲਏ ਜਾਣ ਵਾਲੇ ਕਰਜ਼ੇ ਦੀਆਂ ਰੂਪ-ਰੇਖਾਵਾਂ ਨੂੰ ਮੈਂ/ਅਸੀਂ ਸਮਝ ਲਿਆ ਹੈ। ਫਿਲਹਾਲ ਬੈਂਕ ਦੇ ਨਿਯਮ ਅਤੇ ਸੋਨੇ ਦੇ ਗਹਿਣੇ/ਗਹਿਣੇ/ਸੋਨੇ ਦੇ ਸਿੱਕਿਆਂ ਦੀ ਗਿਰਵੀ ਰੱਖਣ ਨਾਲ ਸੰਬੰਧਿਤ ਜੋ ਸਮੇਂ-ਸਮੇਂ 'ਤੇ ਬਣਾਏ/ਸੋਧੇ ਜਾ ਸਕਦੇ ਹਨ, ਕਰਜ਼ਦਾਰਾਂ 'ਤੇ ਪਾਬੰਦ ਹੋਣਗੇ।
16. Bank may take appropriate safeguards/action for recovery of Bank's dues including publication of borrower's name in Bank website/submission to RBI/Credit Bureau(s).
ਬੈਂਕ ਬੈਂਕ ਦੇ ਬਕਾਏ ਦੀ ਵਸੂਲੀ ਲਈ ਢੁਕਵੇਂ ਸੁਰੱਖਿਆ/ਕਾਰਵਾਈ ਕਰ ਸਕਦਾ ਹੈ, ਜਿਸ ਵਿੱਚ ਬੈਂਕ ਦੀ ਵੈੱਬਸਾਈਟ 'ਤੇ ਉਧਾਰਕਰਤਾ ਦਾ ਨਾਮ ਪ੍ਰਕਾਸ਼ਿਤ ਕਰਨਾ/ਆਰਬੀਆਈ/ਕ੍ਰੈਡਿਟ ਬਿਊਰੋ ਨੂੰ ਸਪੁਰਦ ਕਰਨਾ ਸ਼ਾਮਲ ਹੈ।
17. Certified that the particulars furnished by me/us in this application are true and correct to the best of my/our Knowledge and belief and that nothing remains undisclosed which may jeopardise the interest of the Bank in future.
ਤਸਦੀਕ ਕੀਤਾ ਜਾਂਦਾ ਹੈ ਕਿ ਇਸ ਅਰਜ਼ੀ ਵਿੱਚ ਮੇਰੇ/ਸਾਡੇ ਦੁਆਰਾ ਦਿੱਤੇ ਗਏ ਵੇਰਵੇ ਮੇਰੇ/ਸਾਡੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ ਅਤੇ ਸਹੀ ਹਨ ਅਤੇ ਅਜਿਹਾ ਕੁਝ ਵੀ ਅਣਜਾਣ ਨਹੀਂ ਰਹਿੰਦਾ ਹੈ ਜੋ ਭਵਿੱਖ ਵਿੱਚ ਬੈਂਕ ਦੇ ਹਿੱਤਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ।

18. I/We , Borrower (s)/Pledgor (s) authorizes the Bank to re-open the sealed packets for the purpose of inspection and audit by experts at any point of time if required, at Bank's sole discretion and to place the items back into the same packet or new packet and that the Borrower (s)/Pledgor (s) hereby consents to the same and accepts, agrees and undertakes not to raise any disputes as regards the same.
ਮੈਂ/ਅਸੀਂ, ਉਧਾਰਕਰਤਾ(ਰਾਂ)/ਪਲੈਜਰ (ਰਾਂ) ਬੈਂਕ ਨੂੰ ਕਿਸੇ ਵੀ ਸਮੇਂ ਮਾਹਰਾਂ ਦੁਆਰਾ ਜਾਂਚ ਅਤੇ ਆਡਿਟ ਦੇ ਉਦੇਸ਼ ਲਈ ਸੀਲਬੰਦ ਪੈਕੇਟਾਂ ਨੂੰ ਦੁਬਾਰਾ ਖੋਲ੍ਹਣ ਦਾ ਅਧਿਕਾਰ ਦਿੰਦਾ ਹੈ, ਜੇ ਲੋੜ ਪਵੇ, ਤਾਂ ਬੈਂਕ ਦੀ ਆਪਣੀ ਮਰਜ਼ੀ 'ਤੇ ਅਤੇ ਆਈਟਮਾਂ ਨੂੰ ਉਸੇ ਪੈਕੇਟ ਜਾਂ ਨਵੇਂ ਪੈਕੇਟ ਵਿੱਚ ਵਾਪਸ ਰੱਖਣ ਲਈ ਅਤੇ ਇਹ ਕਿ ਉਧਾਰਕਰਤਾ (ਰਾਂ)/ਪਲੈਜਰ (ਪਲੈਜਰ) ਇਸ ਲਈ ਸਹਿਮਤੀ ਦਿੰਦਾ ਹੈ ਅਤੇ ਸਵੀਕਾਰ ਕਰਦਾ ਹੈ, ਸਹਿਮਤ ਹੈ ਅਤੇ ਇਸ ਦੇ ਸਬੰਧ ਵਿੱਚ ਕੋਈ ਵਿਵਾਦ ਨਾ ਉਠਾਉਣ ਦਾ ਵਾਅਦਾ ਕਰਦਾ ਹੈ।
19. I undertake to maintain necessary margin /Loan to Value(LTV stipulation) at all times during the tenure of credit. If value of gold is not sufficient to cover the outstanding amount at any point of time, sufficient amount will deposit to maintain LTV ratio.
ਮੈਂ ਕ੍ਰੈਡਿਟ ਦੇ ਕਾਰਜਕਾਲ ਦੌਰਾਨ ਹਰ ਸਮੇਂ ਲੋੜੀਂਦੇ ਮਾਰਜਿਨ/ਲੋਨ ਟੂ ਵੈਲਿਊ (LTV ਸ਼ਰਤਾਂ) ਨੂੰ ਕਾਇਮ ਰੱਖਣ ਦਾ ਵਾਅਦਾ ਕਰਦਾ ਹਾਂ। ਜੇਕਰ ਸੋਨੇ ਦਾ ਮੁੱਲ ਕਿਸੇ ਵੀ ਸਮੇਂ ਬਕਾਇਆ ਰਕਮ ਨੂੰ ਕਵਰ ਕਰਨ ਲਈ ਕਾਫੀ ਨਹੀਂ ਹੈ, ਤਾਂ LTV ਅਨੁਪਾਤ ਨੂੰ ਕਾਇਮ ਰੱਖਣ ਲਈ ਲੋੜੀਂਦੀ ਰਕਮ ਜਮ੍ਹਾਂ ਕੀਤੀ ਜਾਵੇਗੀ।

Place :

ਸਥਾਨ:

Date :

ਮਿਤੀ:

Applicant's Signature

ਬਿਨੈਕਾਰ ਦੇ ਦਸਤਖਤ

Applicant's Name

ਬਿਨੈਕਾਰ ਦਾ ਨਾਮ